

 Print Page

Sri Guru Granth Sahib

Displaying 528 of

ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥

Lokan Kee Chathuraaee Oupamaa Thae Baisanthar Jaar ||

I have burnt in the fire the clever devices and praises of the world.

ਦੇਵਗੰਧਾਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੧

Raag Dev Gandhaaree Guru Ram Das

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥

Koee Bhalaa Keho Bhaavai Buraa Keho Ham Than Dheeou Hai Dtaar ||1||

Some speak good of me, and some speak ill of me, but I have surrendered my body to You. ||1||

ਦੇਵਗੰਧਾਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੧

Raag Dev Gandhaaree Guru Ram Das

ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥

Jo Aavath Saran Thaakur Prabh Thumaree This Raakhahu Kirapaa Dhhaar ||

Whoever comes to Your Sanctuary, O God, Lord and Master, You save by Your Merciful Grace.

ਦੇਵਗੰਧਾਰੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੨

Raag Dev Gandhaaree Guru Ram Das

ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥

Jan Naanak Saran Thumaaree Har Jeeo Raakhahu Laaj Muraar ||2||4||

Servant Nanak has entered Your Sanctuary, Dear Lord; O Lord, please, protect his honor! ||2||4||

ਦੇਵਗੰਧਾਰੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੨

Raag Dev Gandhaaree Guru Ram Das

ਦੇਵਗੰਧਾਰੀ ॥

Dhaevagandhhaaree ||

Dayv-Gandhaaree:

ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੮

ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥

Har Gun Gaavai Ho This Balihaaree ||

I am a sacrifice to one who sings the Glorious Praises of the Lord.

ਦੇਵਗੰਧਾਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੩

Raag Dev Gandhaaree Guru Ram Das

ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥

Dhaekh Dhaekh Jeevaa Saadh Gur Dharasan Jis Hiradhai Naam Muraaree ||1|| Rehaao ||

I live by continuously beholding the Blessed Vision of the Holy Guru's Darshan; within His Mind is the Name of the Lord. ||1||Pause||

ਦੇਵਗੰਧਾਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੪

Raag Dev Gandhaaree Guru Ram Das

ਤੁਮ ਪਵਿਤ੍ਰੁ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੁਠਾਰੀ ॥

Thum Pavithr Paavan Purakh Prabh Suaamee Ham Kio Kar Mileh Joothaaree ||

You are pure and immaculate, O God, Almighty Lord and Master; how can I, the impure one, meet You?

ਦੇਵਗੰਧਾਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੪

Raag Dev Gandhaaree Guru Ram Das

ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥

Hamarai Jee Hor Mukh Hor Hoth Hai Ham Karamheen Kooriaaree ||1||

I have one thing in my mind, and another thing on my lips; I am such a poor, unfortunate liar! ||1||

ਦੇਵਗੰਧਾਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੫

Raag Dev Gandhaaree Guru Ram Das

ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥

Hamaree Mudhr Naam Har Suaamee Ridh Anthar Dhusatt Dhusattaaree ||

I appear to chant the Lord's Name, but within my heart, I am the most wicked of the wicked.

ਦੇਵਗੰਧਾਰੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੬

Raag Dev Gandhaaree Guru Ram Das

ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮਾਰੀ ॥੨॥੫॥

Jio Bhaavai Thio Raakhahu Suaamee Jan Naanak Saran Thumhaaree ||2||5||

As it pleases You, save me, O Lord and Master; servant Nanak seeks Your Sanctuary. ||2||5||

ਦੇਵਗੰਧਾਰੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੬

Raag Dev Gandhaaree Guru Ram Das

ਦੇਵਗੰਧਾਰੀ ॥

Dhaevagandhhaaree ||

Dayv-Gandhaaree:

ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੮

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥

Har Kae Naam Binaa Sundhar Hai Nakattee ||

Without the Name of the Lord, the beautiful are just like the noseless ones.

ਦੇਵਰੀਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੭

Raag Dev Gandhaaree Guru Ram Das

ਜਿਉ ਬੇਸੁਆ ਕੇ ਘਰਿ ਪੁਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧੂਕਟੀ ॥੧॥ ਰਹਾਉ ॥

Jio Baesuaa Kae Ghar Pooth Jamath Hai This Naam Pariou Hai Dhrakattee ||1|| Rehaao ||

Like the son, born into the house of a prostitute, his name is cursed. ||1||Pause||

ਦੇਵਰੀਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੮

Raag Dev Gandhaaree Guru Ram Das

ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥

Jin Kai Hiradhahi Naahi Har Suaamee Thae Bigarr Roop Baerakattee ||

Those who do not have the Name of their Lord and Master within their hearts, are the most wretched, deformed lepers.

ਦੇਵਰੀਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੮

Raag Dev Gandhaaree Guru Ram Das

ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥

Jio Niguraa Bahu Baathaa Jaanai Ouhu Har Dharageh Hai Bhrasattee ||1||

Like the person who has no Guru, they may know many things, but they are cursed in the Court of the Lord. ||1||

ਦੇਵਰੀਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੯

Raag Dev Gandhaaree Guru Ram Das

ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥

Jin Ko Dhaeiaal Hoaa Maeraa Suaamee Thinaa Saadhh Janaa Pag Chakattee ||

Those, unto whom my Lord Master becomes Merciful, long for the feet of the Holy.

ਦੇਵਰੀਧਾਰੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੧੦

Raag Dev Gandhaaree Guru Ram Das

ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧

Naanak Pathith Pavith Mil Sangath Gur Sathigur Paashhai Shhukattee ||2||6|| Shhakaa 1

O Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||

ਦੇਵਰੀਧਾਰੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੧੦

Raag Dev Gandhaaree Guru Ram Das

ਦੇਵਰੀਧਾਰੀ ਮਹਲਾ ੫ ਘਰੁ ੨

Dhaevagandhhaaree Mehalaa 5 Ghar 2

Dayv-Gandhaaree, Fifth Mehl, Second House:

ਦੇਵਰੀਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ਪੜੜ

ਮਾਈ ਗੁਰ ਚਰਣੀ ਚਿਤੁ ਲਾਈਐ ॥

Maaee Gur Charanee Chith Laaeai ||

O mother, I focus my consciousness on the Guru's feet.

ਦੇਵਗੰਧਾਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੩

Raag Dev Gandhaaree Guru Arjan Dev

ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥

Prabh Hoe Kirapaal Kamal Paragaasae Sadhaa Sadhaa Har Dhhaaeai ||1|| Rehaao ||

As God shows His Mercy, the lotus of my heart blossoms, and forever and ever, I meditate on the Lord.

||1||Pause||

ਦੇਵਗੰਧਾਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੩

Raag Dev Gandhaaree Guru Arjan Dev

ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥

Anthar Eaeko Baahar Eaeko Sabh Mehi Eaek Samaaeai ||

The One Lord is within, and the One Lord is outside; the One Lord is contained in all.

ਦੇਵਗੰਧਾਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੪

Raag Dev Gandhaaree Guru Arjan Dev

ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥

Ghatt Avaghatt Raviaa Sabh Thaaee Har Pooran Braham Dhikhaaeai ||1||

Within the heart, beyond the heart, and in all places, God, the Perfect One, is seen to be permeating.

||1||

ਦੇਵਗੰਧਾਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੪

Raag Dev Gandhaaree Guru Arjan Dev

ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥

Ousathath Karehi Saevak Mun Kaethae Thaeraa Anth N Kathehoo Paeeai ||

So many of Your servants and silent sages sing Your Praises, but no one has found Your limits.

ਦੇਵਗੰਧਾਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ਪੜੜ ਪੰ. ੧੫

Raag Dev Gandhaaree Guru Arjan Dev

ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥

Sukhadhaathae Dhukh Bhanjan Suaamee Jan Naanak Sadh Bal Jaaeeai ||2||1||

O Giver of peace, Destroyer of pain, Lord and Master - servant Nanak is forever a sacrifice to You.

||2||1||

ਦੇਵਰੀਧਾਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੫

Raag Dev Gandhaaree Guru Arjan Dev

ਦੇਵਰੀਧਾਰੀ ॥

Dhaevagandhhaaree ॥

Dayv-Gandhaaree:

ਦੇਵਰੀਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੮

ਮਾਈ ਹੋਨਹਾਰ ਸੋ ਹੋਈਐ ॥

Maaee Honehaar So Hoeeai ॥

O mother, whatever is to be, shall be.

ਦੇਵਰੀਧਾਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੬

Raag Dev Gandhaaree Guru Arjan Dev

ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥

Raach Rehiou Rachanaa Prabh Apanee Kehaa Laabh Kehaa Khoeai ||1|| Rehaao ॥

God pervades His pervading creation; one gains, while another loses. ||1||Pause||

ਦੇਵਰੀਧਾਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੭

Raag Dev Gandhaaree Guru Arjan Dev

ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥

Keh Foolehi Aanandh Bikhai Sog Kab Hasano Kab Roeai ॥

Sometimes he blossoms in bliss, while at other times, he suffers in mourning. Sometimes he laughs, and sometimes he weeps.

ਦੇਵਰੀਧਾਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੭

Raag Dev Gandhaaree Guru Arjan Dev

ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥

Kabehoo Mail Bharae Abhimaanee Kab Saadhoo Sang Dhoeai ||1||

Sometimes he is filled with the filth of ego, while at other times, he washes it off in the Saadh Sangat, the Company of the Holy. ||1||

ਦੇਵਰੀਧਾਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੮

Raag Dev Gandhaaree Guru Arjan Dev

ਕੋਇ ਨ ਮੇਟੈ ਪ੍ਰਭੁ ਕਾ ਕੀਆ ਦੂਸਰ ਨਾਹੀ ਅਲੋਈਐ ॥

Koe N Maettai Prabh Kaa Keeaa Dhoosar Naahee Aloeeai ॥

No one can erase the actions of God; I cannot see any other like Him.

ਦੇਵਰੀਧਾਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੮

Raag Dev Gandhaaree Guru Arjan Dev

ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥

Kahu Naanak This Gur Balihaaree Jih Prasaadh Sukh Soeeai ||2||2||

Says Nanak, I am a sacrifice to the Guru; by His Grace, I sleep in peace. ||2||2||

ਦੇਵਗੰਧਾਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੮ ਪੰ. ੧੯

Raag Dev Gandhaaree Guru Arjan Dev